

ਇਹ ਉਹ ਹੈ ਜਿਸਨੇ ਤੁਹਾਡੇ ਵਿਚਕਾਰ ਬਿਹਤਰੀਨ ਵਰਤਾਅ ਦੇ ਪਰਸਪਰ ਮੁਕਾਬਲੇ ਨੂੰ ਉਤਸਾਹਿਤ ਕਰਨ ਲਈ ਸਵਰਗ ਅਤੇ ਧਰਤੀ ਬਣਾਏ।

ਹੱਜ ਫੰਡ ਆੱਫ ਇੰਡੀਆ (ਭਾਰਤੀ ਹੱਜ ਫੰਡ) TM

ਜਾਕਤ ਫਾਊਂਡੇਸ਼ਨ ਆੱਫ ਇੰਡੀਆ[®] ਦੁਆਰਾ ਸਥਾਪਿਤ ਅਤੇ ਵਿਵਸਥਿਤ

ਜਾਕਤ ਹਾਊਸ, ਡੀ-2, ਓਖਲਾ ਵਿਹਾਰ, ਜਾਮੀਆ ਵਿਹਾਰ, ਜਾਮੀਆ ਨਗਰ, ਨਵੀਂ ਦਿੱਲੀ 110025 (ਭਾਰਤ)

hajfundofindia@zakatindia.org • www.zakatindia.org/HajFund.html

ਪਾਲਿਸੀ ਸਟੇਟਮੈਂਟ

1. ਉਮਰ ਜਾਂ ਲਿੰਗ ਜਾਂ ਕਿਸੇ ਹੋਰ ਪਹਿਚਾਣ ਦੀ ਪਰਵਾਹ ਕੀਤੇ ਬਿਨਾਂ, ਹੱਜ ਫਾਊਂਡੇਸ਼ਨ ਆੱਫ ਇੰਡੀਆ ਵਿੱਚ ਹਰ ਕਿਸੇ ਭਾਰਤੀ ਮੁਸਲਿਮ ਦਾ ਆਪਣੇ ਜਾਂ ਕਿਸੇ ਹੋਰ ਭਾਰਤੀ ਮੁਸਲਿਮ ਦੇ ਨਾਮ ਤੇ ਹੱਜ ਖਾਤਾ ਖੁਲ੍ਹਵਾਉਣ ਲਈ ਸੁਆਗਤ ਹੈ
ਸਪਸ਼ਟੀਕਰਨ: ਇਸ ਲੇਖ ਵਿੱਚ ਭਾਰਤੀ ਸਧਾਰਨ ਕਾਨੂੰਨ ਅਨੁਸਾਰ, 'ਭਾਰਤੀ' ਸ਼ਬਦ ਵਿੱਚ ਗੈਰ-ਨਿਵਾਸੀ ਭਾਰਤੀ ਵੀ ਸ਼ਾਮਿਲ ਹਨ।
2. ਜਿਸ ਵਿਅਕਤੀ ਦੇ ਨਾਮ ਤੇ ਹੱਜ ਖਾਤਾ ਖੋਲ੍ਹਿਆ ਜਾਂਦਾ ਹੈ, ਉਸਨੂੰ ਹੱਜ ਖਾਤਾਧਾਰਕ (HAH) ਕਿਹਾ ਜਾਵੇਗਾ।
3. ਇੱਕ ਆਦਮੀ (HAH ਤੋਂ ਇਲਾਵਾ) ਜੋ ਹੱਜ ਖਾਤੇ ਵਿੱਚ ਧਨ ਰਾਸ਼ੀ ਜਮ੍ਹਾਂ ਕਰਵਾਉਂਦਾ ਹੈ, ਉਸਨੂੰ ਹੱਜ ਖਾਤਾ ਜਮ੍ਹਾਂਕਰਤਾ (HAD) ਕਿਹਾ ਜਾਵੇਗਾ।
4. ਇੱਕ ਹੱਜ ਖਾਤਾ HAH ਜਾਂ ਰੁ.1,000/ (ਇੱਕ ਹਜ਼ਾਰ ਰੁਪਏ) ਜਾਂ ਇਸ ਤੋਂ ਵੱਧ ਦੀ ਜਮ੍ਹਾਂ ਰਾਸ਼ੀ ਨਾਲ HAD ਦੁਆਰਾ ਖੁਲ੍ਹਵਾਇਆ ਜਾ ਸਕਦਾ ਹੈ।
5. HAH ਜਾਂ HAD ਦੀ ਇੱਛਾ ਅਨੁਸਾਰ, ਹੱਜ ਖਾਤੇ ਵਿੱਚ 1,000/-, 2,000/- 3,000/-, 4,000, 5,000/- ਜਾਂ ਰੁ. 1,000/ ਦੀ ਗੁਣਜ ਰਾਸ਼ੀ ਨਿਯਮਿਤ (ਹਰੇਕ ਮਹੀਨੇ ਨੂੰ ਤਰਜੀਹ) ਤੌਰ ਤੇ ਜਮ੍ਹਾਂ ਕਰਵਾਈ ਜਾ ਸਕਦੀ ਹੈ।
6. ਹੱਜ ਖਾਤੇ ਵਿੱਚ ਰੁ.101,000 (ਜਿਸ ਰਾਸ਼ੀ ਨੂੰ ZFI ਬੋਰਡ ਦੇ ਟਰੱਸਟੀਆਂ ਦੁਆਰਾ ਆਪਣੀ ਇੱਛਾ ਅਨੁਸਾਰ, ਤੱਥਾਂ ਜਿਵੇਂ ਪ੍ਰਚਲਿਤ ਕੀਮਤ ਇੰਡੈਕਸ, HAH ਦੁਆਰਾ ਹੱਜ ਕਰਨ ਲਈ ਜਰੂਰੀ ਨਿਊਨਤਮ ਰਾਸ਼ੀ ਦੇ ਆਧਾਰ ਤੇ ਬਦਲਿਆ ਜਾ ਸਕਦਾ ਹੈ) ਜਾਂ ਇਸ ਤੋਂ ਜ਼ਿਆਦਾ ਜਮ੍ਹਾਂ ਰਾਸ਼ੀ, HAH ਦੇ ਹੱਜ ਕਰਨ ਦੇ ਉਦੇਸ਼ ਲਈ, ਉਸਦੇ ਖਾਤੇ ਵਿੱਚ ਰੁ.1,000/- ਦੀ ਜਮ੍ਹਾਂ ਰਾਸ਼ੀ ਛੱਡਦੇ ਹੋਏ, ਉਸਦੇ ਖਾਤੇ ਤੋਂ ਰੁ.100,000/- (ਇੱਕ ਲੱਖ ਜਾਂ ਸੌ ਹਜ਼ਾਰ ਰੁਪਏ) ਜਾਂ ਇਸ ਤੋਂ ਵੱਧ ਦੀ ਰਾਸ਼ੀ ਤੱਕ ਦੀ ਰਾਸ਼ੀ ਕਢਵਾਉਣਾ ਮੁਫਤ ਹੋਵੇਗਾ।

*ਹੱਜ ਫੰਡ ਆੱਫ ਇੰਡੀਆ ਜਾਕਤ ਫਾਊਂਡੇਸ਼ਨ ਆੱਫ ਇੰਡੀਆ ਦਾ ਟਰੇਡਮਾਰਕ ਹੈ।

ਹੱਜ ਫੰਡ ਆੱਫ ਇੰਡੀਆTM

7. ਉਸ ਸਮੇਂ, ਜੇਕਰ HAH ਇਹ ਪ੍ਰਕਿਰਿਆ ਸਿੱਧਾ HFI ਦੁਆਰਾ ਕਰਵਾਉਣਾ ਚਾਹੁੰਦਾ/ਚਾਹੁੰਦੀ ਹੈ, ਤਾਂ HAH ਦੁਆਰਾ ਦਿੱਤੀ ਗਈ ਅਰਜ਼ੀ ਅਨੁਸਾਰ ਰਾਸ਼ੀ ਨੂੰ ਕੇਂਦਰੀ ਭਾਰਤੀ ਹੱਜ ਕਮੇਟੀ ਜਾਂ ਇੰਡੀਅਨ ਸਟੇਟ ਹੱਜ ਕਮੇਟੀ ਆਦਿ ਵਰਗੇ ਸੰਗਠਨ ਦੇ ਖਾਤੇ ਵਿੱਚ ਤੁਰੰਤ ਭੇਜਣਾ HFI ਦੀ ਜ਼ਿੰਮੇਵਾਰੀ ਹੋਵੇਗੀ।
8. ਹਾਲਾਂਕਿ, ਹੱਜ ਖਾਤੇ ਨੂੰ ਬਣਾਏ ਰੱਖਣ ਲਈ ਰੁ. 1,000/- ਦੀ ਨਿਊਨਤਮ ਰਾਸ਼ੀ ਜਮ੍ਹਾਂ ਰੱਖਣਾ ਜ਼ਰੂਰੀ ਹੋਵੇਗਾ।
9. HAH ਜਾਂ HAD ਆਪਣੀ ਇੱਛਾ ਅਨੁਸਾਰ, HAH ਦੇ ਹੱਜ ਕਰਨ ਤੋਂ ਬਾਅਦ ਵੀ ਲਗਾਤਾਰ ਜਮ੍ਹਾਂ ਰਾਸ਼ੀ ਪ੍ਰਾਪਤ ਕਰਨ ਲਈ ਉਸਦਾ ਹੱਜ ਖਾਤਾ ਜਾਰੀ ਰੱਖ ਸਕਦੇ ਹਨ।
10. ਹੱਜ ਖਾਤੇ ਦੇ ਜਮ੍ਹਾਂ ਬਕਾਇਆ ਰਾਸ਼ੀ ਦੀ ਸੀਮਾ
 - (a) ਰੁ. 121,000/- ਦੇ ਪਾਰ ਕਰਨ ਤੋਂ ਬਾਅਦ, ਜੇਕਰ HAH HFI ਵਿੱਚ ਜਮ੍ਹਾਂ ਬਕਾਇਆ ਰਾਸ਼ੀ ਨੂੰ ਵਰਤਣ ਲਈ ਅਜੇ ਹੱਜ ਕਰਨਾ ਚਾਹੁੰਦਾ/ਚਾਹੁੰਦੀ ਹੈ ਜਾਂ
 - (b) ਰੁ. 121,000/- ਦੇ ਪਾਰ ਕਰਨ ਤੋਂ ਬਾਅਦ, ਜੇਕਰ HAH ਨੇ HFI ਵਿੱਚ ਜਮ੍ਹਾਂ ਬਕਾਇਆ ਰਾਸ਼ੀ ਦੀ ਵਰਤੋਂ ਕਰਕੇ ਹੱਜ ਕੀਤਾ ਹੈ ਤਾਂ HAH ਆਪਣੇ ਸ਼ਰੀਅਤ ਦੇਸਤਾਨਾ ਨਿੱਜੀ ਉਦੇਸ਼ਾਂ ਲਈ ਅਧਿਕਤਮ ਰਾਸ਼ੀ ਰੁ. 20,000/- ਕਢਵਾਉਣ ਦਾ ਹੱਕਦਾਰ ਹੋਵੇਗਾ।

ਉਹ ਰਾਸ਼ੀ ਦਾ ਭੁਗਤਾਨ ਕਰਕੇ ਇਸ ਧਾਰਾ ਵਿੱਚ ਦਿੱਤੀਆਂ ਗਈਆਂ ਕੁੱਲ ਰਾਸ਼ੀਆਂ ਨੂੰ ZFI ਬੋਰਡ ਦੇ ਟਰੱਸਟੀਆਂ ਦੁਆਰਾ ਆਪਣੀ ਇੱਛਾ ਅਨੁਸਾਰ, ਤੱਥ ਜਿਵੇਂ ਪ੍ਰਚਲਿਤ ਕੀਮਤ ਇੰਡੈਕਸ ਆਦਿ ਦੇ ਆਧਾਰ ਤੇ ਬਦਲਿਆ ਜਾ ਸਕਦਾ ਹੈ।
11. ਜੇਕਰ ਧਾਰਾ 6, 7 ਜਾਂ 10 ਤੋਂ ਉੱਪਰ ਦਿੱਤੀ ਗਈ ਕਿਸੇ ਵੀ ਸਥਿਤੀ ਵਿੱਚ ਰਾਸ਼ੀ ਦੇ ਹੱਜ ਫੰਡ ਵਿੱਚ ਜਾਣ ਤੋਂ ਬਾਅਦ, HAH ਜਾਂ HAD ਦੇ HFI ਤੋਂ ਪੂਰੀ ਰਾਸ਼ੀ ਜਾਂ ਅਜਿਹੀ ਰਾਸ਼ੀ ਦਾ ਕੁਝ ਹਿੱਸਾ ਵਾਪਿਸ ਲੈਣ ਦੇ ਇੱਛੁਕ ਹੋਣ ਤੇ, ਉਸਨੂੰ ਕਿਸੇ ਵੀ ਸਮੇਂ, ਇੱਕ ਜਾਂ ਇਸ ਤੋਂ ਜ਼ਿਆਦਾ ਕਿਸ਼ਤਾਂ ਵਿੱਚ ਅਜਿਹਾ ਕਰ ਸਕਦਾ/ਸਕਦੀ ਹੈ।
12. (a) ਕਿਸੇ ਵੀ ਸਮੇਂ, ZFI, HFI ਦੇ ਜਮ੍ਹਾਂ ਕੁੱਲ ਬੈਲੇਂਸ (ਅਜਿਹੇ ਬੈਲੇਂਸ ਦਾ ਪੰਜਾਹ ਪ੍ਰਤੀਸ਼ਤ ਤੋਂ ਜ਼ਿਆਦਾ ਨਹੀਂ) ਵਰਤਣ ਲਈ ਸੁਤੰਤਰ ਹੋਵੇਗਾ
 - (i) ZFI ਦੇ ਐਸੋਸਿਏਸ਼ਨ ਦੇ ਮੈਂਬਰਸ਼ਿਪ ਅਨੁਸਾਰ- ਗਰੀਬਾਂ ਜਾਂ ਜਰੂਰਤਮੰਦਾਂ ਦੀ ਭਲਾਈ ਲਈ, ਜਾਂ
 - (ii) ਉਲੇਮਾ/ਮੁਫਤੀਆਂ ਨਾਲ ਸਲਾਹ ਕਰਨ ਤੋਂ ਬਾਅਦ ਸ਼ਰੀਅਤ ਹਿਤਾਈ ਨਿਵੇਸ਼ ਦੇ ਉਦੇਸ਼ ਲਈ ।
- (b) ਅਜਿਹੇ ਨਿਵੇਸ਼ ਪ੍ਰਾਪਤ ਜਾਂ ਮਿਲੇ ਕਿਸੇ ਵਿੱਤੀ ਲਾਭ ਨੂੰ ZFI ਦੇ ਐਸੋਸਿਏਸ਼ਨ ਦੇ ਮੈਂਬਰਸ਼ਿਪ ਅਨੁਸਾਰ- ਗਰੀਬਾਂ ਜਾਂ ਜਰੂਰਤਮੰਦਾਂ ਦੀ ਭਲਾਈ ਲਈ ਵਰਤਿਆ ਜਾਵੇਗਾ।
- (c) ਅਜਿਹੇ ਨਿਵੇਸ਼ ਦੇ ਨਤੀਜੇ ਵਜੋਂ ਹੋਈ ਹਾਨੀ ਨੂੰ ZFI ਦੁਆਰਾ ਸਹਿਣ/ਵਹਿਣ ਕੀਤਾ ਜਾਵੇਗਾ ਅਤੇ ਅਜਿਹੀ ਹਾਨੀ ਦਾ ਉਦੋਂ ਤੱਕ HAH ਤੇ ਕੋਈ ਪ੍ਰਭਾਵ ਨਹੀਂ ਪਵੇਗਾ ਜਦੋਂ ਤੱਕ HAH ਇਸਦੇ ਵਿਪਰੀਤ ਪ੍ਰਕਿਰਿਆ ਨਹੀਂ ਚੁਣਦਾ।

ਹੱਜ ਫੰਡ ਆੱਫ਼ ਇੰਡੀਆ™

13. ਸੁਰੱਖਿਆ ਅਤੇ ਨਿੱਜੀਤਾ ਦੀ ਬਾਕੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ,ਹਰ HAH ਆੱਨਲਾਈਨ ਜਾਂ ZFI ਨੂੰ ਉਦੇਸ਼ ਲਈ ਅਰਜ਼ੀ ਦੇ ਕੇ ਕਿਸੇ ਵੀ ਸਮੇਂ ਆਪਣੇ ਹੱਜ ਖਾਤੇ ਨੂੰ ਵਰਤਣ ਦਾ ਹੱਕਦਾਰ ਹੋਵੇਗਾ।
14. IHF ਦੀ ਬੋਰਡ ਰੂਪ-ਰੇਖਾ ਨੂੰ ZFI ਦੀ ਵੈਬਸਾਈਟ ਤੇ ਦਿਖਾਇਆ ਜਾਵੇਗਾ।
15. ਇਸ ਸੇਵਾ ਨੂੰ ਉਪਭੋਗਤਾ ਅਤੇ ਸ਼ਰੀਅਤ ਵਾਸਤੇ ਹੋਰ ਵਧੀਆ ਬਣਾਉਣ ਲਈ ਸੁਧਾਰ ਲਈ ਤੁਹਾਡੇ ਸੁਝਾਅਾਂ ਦਾ ਸੁਆਗਤ ਹੈ।

[ਸਮਾਪਤ]